

 Print Page

Sri Guru Granth Sahib

Displaying 68 of

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥

Man Than Arapee Aap Gavaaee Chalaa Sathigur Bhaaeae ||

I offer my mind and body, and I renounce my selfishness and conceit; I walk in Harmony with the Will of the True Guru.

ਸਿਰੀਰਾਗੁ (ਮਃ ੩) ਅਸਟ (੨੨) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧

Sri Raag Guru Amar Das

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥

Sadh Balihaaree Gur Apunae Vittahu J Har Saethee Chith Laaeae ||7||

I am forever a sacrifice to my Guru, who has attached my consciousness to the Lord. ||7||

ਸਿਰੀਰਾਗੁ (ਮਃ ੩) ਅਸਟ (੨੨) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧

Sri Raag Guru Amar Das

ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥

So Braahaman Breham Jo Bindhae Har Saethee Rang Raathaa ||

He alone is a Brahmin, who knows the Lord Brahma, and is attuned to the Love of the Lord.

ਸਿਰੀਰਾਗੁ (ਮਃ ੩) ਅਸਟ (੨੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੨

Sri Raag Guru Amar Das

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥

Prabh Nikatt Vasai Sabhanaa Ghatt Anthar Guramukh Viralai Jaathaa ||

God is close at hand; He dwells deep within the hearts of all. How rare are those who, as Gurmukh, know Him.

ਸਿਰੀਰਾਗੁ (ਮਃ ੩) ਅਸਟ (੨੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੩

Sri Raag Guru Amar Das

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥

Naanak Naam Milai Vaddiaaee Gur Kai Sabadh Pashhaathaa ||8||5||22||

O Nanak, through the Naam, greatness is obtained; through the Word of the Guru's Shabad, He is realized. ||8||5||22||

ਸਿਰੀਰਾਗੁ (ਮਃ ੩) ਅਸਟ (੨੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੩

Sri Raag Guru Amar Das

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੮

ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥

Sehajai No Sabh Lochadhee Bin Gur Paaeiaa N Jaae ||

Everyone longs to be centered and balanced, but without the Guru, no one can.

ਸਿਰੀਰਾਗੁ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੪

Sri Raag Guru Amar Das

ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥

Parr Parr Panddith Jothakee Thhakee Bhaekhee Bharam Bhulaaeae ||

The Pandits and the astrologers read and read until they grow weary, while the fanatics are deluded by doubt.

ਸਿਰੀਰਾਗੁ (ਮਃ ੩) ਅਸਟ (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੫

Sri Raag Guru Amar Das

ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥

Gur Bhaettae Sehaj Paaeiaa Aapanee Kirapaa Karae Rajaae ||1||

Meeting with the Guru, intuitive balance is obtained, when God, in His Will, grants His Grace. ||1||

ਸਿਰੀਰਾਗੁ (ਮਃ ੩) ਅਸਟ (੨੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੫

Sri Raag Guru Amar Das

ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥

Bhaaee Rae Gur Bin Sehaj N Hoe ||

O Siblings of Destiny, without the Guru, intuitive balance is not obtained.

ਸਿਰੀਰਾਗੁ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੬

Sri Raag Guru Amar Das

ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥

Sabadhai Hee Thae Sehaj Oopajai Har Paaeiaa Sach Soe ||1|| Rehaao ||

Through the Word of the Shabad, intuitive peace and poise wells up, and that True Lord is obtained.

||1||Pause||

ਸਿਰੀਰਾਗੁ (ਮਃ ੩) ਅਸਟ (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੬

Sri Raag Guru Amar Das

ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥

Sehajae Gaaviaa Thhaae Pavai Bin Sehajai Kathhanee Baadh ||

That which is sung intuitively is acceptable; without this intuition, all chanting is useless.

ਸਿਰੀਰਾਗੁ (ਮਃ ੩) ਅਸਟ (੨੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੭

Sri Raag Guru Amar Das

ਸਹਜੇ ਹੀ ਭਗਤਿ ਉਪਜੈ ਸਹਜਿ ਪਿਆਰਿ ਬੈਰਾਗਿ ॥

Sehajae Hee Bhagath Oopajai Sehaj Piaar Bairaag ||

In the state of intuitive balance, devotion wells up. In intuitive balance, love is balanced and detached.

ਸਿਰੀਰਾਗੁ (ਮਃ ੩) ਅਸਟ (੨੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੭

Sri Raag Guru Amar Das

ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥

Sehajai Hee Thae Sukh Saath Hoe Bin Sehajai Jeevan Baadh ||2||

In the state of intuitive balance, peace and tranquility are produced. Without intuitive balance, life is useless. ||2||

ਸਿਰੀਰਾਗੁ (ਮਃ ੩) ਅਸਟ (੨੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੮

Sri Raag Guru Amar Das

ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥

Sehaj Saalaahae Sadhaa Sadhaa Sehaj Samaadhih Lagaae ||

In the state of intuitive balance, praise the Lord forever and ever. With intuitive ease, embrace Samaadhi.

ਸਿਰੀਰਾਗੁ (ਮਃ ੩) ਅਸਟ (੨੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੮

Sri Raag Guru Amar Das

ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ ॥

Sehajae Hee Gun Oocharai Bhagath Karae Liv Laae ||

In the state of intuitive balance, chant His Glories, lovingly absorbed in devotional worship.

ਸਿਰੀਰਾਗੁ (ਮਃ ੩) ਅਸਟ (੨੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੯

Sri Raag Guru Amar Das

ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥

Sabadhae Hee Har Man Vasai Rasanaa Har Ras Khaae ||3||

Through the Shabad, the Lord dwells within the mind, and the tongue tastes the Sublime Essence of the Lord. ||3||

ਸਿਰੀਰਾਗੁ (ਮਃ ੩) ਅਸਟ (੨੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੯

Sri Raag Guru Amar Das

ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥

Sehajae Kaal Viddaariaa Sach Saranaaee Paae ||

In the poise of intuitive balance, death is destroyed, entering the Sanctuary of the True One.

ਸਿਰੀਰਾਗੁ (ਮਃ ੩) ਅਸਟ (੨੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੦

Sri Raag Guru Amar Das

ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥

Sehajae Har Naam Man Vasiaa Sachee Kaar Kamaae ||

Intuitively balanced, the Name of the Lord dwells within the mind, practicing the lifestyle of Truth.

ਸਿਰੀਰਾਗੁ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੦

Sri Raag Guru Amar Das

ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥

Sae Vaddabhaagee Jinee Paaeiaa Sehajae Rehae Samaae ||4||

Those who have found Him are very fortunate; they remain intuitively absorbed in Him. ||4||

ਸਿਰੀਰਾਗੁ (ਮਃ ੩) ਅਸਟ (੨੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੧

Sri Raag Guru Amar Das

ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥

Maaeiaa Vich Sehaj N Oopajai Maaeiaa Dhoojai Bhaae ||

Within Maya, the poise of intuitive balance is not produced. Maya leads to the love of duality.

ਸਿਰੀਰਾਗੁ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੧

Sri Raag Guru Amar Das

ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥

Manamukh Karam Kamaavanae Houmai Jalai Jalaae ||

The self-willed manmukhs perform religious rituals, but they are burnt down by their selfishness and conceit.

ਸਿਰੀਰਾਗੁ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੨

Sri Raag Guru Amar Das

ਜੰਮਣੁ ਮਰਣੁ ਨ ਚੁਕਈ ਫਿਰਿ ਫਿਰਿ ਆਵੈ ਜਾਇ ॥੫॥

Janman Maran N Chookee Fir Fir Aavai Jaee ||5||

Their births and deaths do not cease; over and over again, they come and go in reincarnation. ||5||

ਸਿਰੀਰਾਗੁ (ਮਃ ੩) ਅਸਟ (੨੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੨

Sri Raag Guru Amar Das

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥

Thrihu Gunaa Vich Sehaj N Paaeeai Thrai Gun Bharam Bhulaae ||

In the three qualities, intuitive balance is not obtained; the three qualities lead to delusion and doubt.

ਸਿਰੀਰਾਗੁ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੩

Sri Raag Guru Amar Das

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥

Parreeai Guneeai Kiaa Kathheeai Jaa Mundtahu Ghuthhaa Jaee ||

What is the point of reading, studying and debating, if one loses his roots?

ਸਿਰੀਰਾਗੁ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੩

Sri Raag Guru Amar Das

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥

Chouthhae Padh Mehi Sehaj Hai Guramukh Palai Paae ||6||

In the fourth state, there is intuitive balance; the Gurmukhs gather it in. ||6||

ਸਿਰੀਰਾਗੁ (ਮਃ ੩) ਅਸਟ (੨੩) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੪

Sri Raag Guru Amar Das

ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥

Niragun Naam Nidhhaan Hai Sehajae Sojhee Hoe ||

The Naam, the Name of the Formless Lord, is the treasure. Through intuitive balance, understanding is obtained.

ਸਿਰੀਰਾਗੁ (ਮਃ ੩) ਅਸਟ (੨੩) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੪

Sri Raag Guru Amar Das

ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥

Gunavanthee Saalaahiaa Sachae Sachee Soe ||

The virtuous praise the True One; their reputation is true.

ਸਿਰੀਰਾਗੁ (ਮਃ ੩) ਅਸਟ (੨੩) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੫

Sri Raag Guru Amar Das

ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥

Bhuliaa Sehaj Milaaeisee Sabadh Milaavaa Hoe ||7||

The wayward are united with God through intuitive balance; through the Shabad, union is obtained. ||7||

ਸਿਰੀਰਾਗੁ (ਮਃ ੩) ਅਸਟ (੨੩) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੫

Sri Raag Guru Amar Das

ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥

Bin Sehajai Sabh Andhh Hai Maaeiaa Mohu Gubaar ||

Without intuitive balance, all are blind. Emotional attachment to Maya is utter darkness.

ਸਿਰੀਰਾਗੁ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੫

Sri Raag Guru Amar Das

ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥

Sehajae Hee Sojhee Pee Sachai Sabadh Apaar ||

In intuitive balance, understanding of the True, Infinite Shabad is obtained.

ਸਿਰੀਰਾਗੁ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੬

Sri Raag Guru Amar Das

ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥

Aapae Bakhas Milaaeian Poorae Gur Karathaar ||8||

Granting forgiveness, the Perfect Guru unites us with the Creator. ||8||

ਸਿਰੀਰਾਗੁ (ਮਃ ੩) ਅਸਟ (੨੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੬

Sri Raag Guru Amar Das

ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥

Sehajae Adhisatt Pashhaaneeai Nirabho Joth Nirankaar ||

In intuitive balance, the Unseen is recognized-the Fearless, Luminous, Formless Lord.

ਸਿਰੀਰਾਗੁ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੭

Sri Raag Guru Amar Das

ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥

Sabhanaa Jeeaa Kaa Eik Dhaathaa Jothee Joth Milaavanehaar ||

There is only the One Giver of all beings. He blends our light with His Light.

ਸਿਰੀਰਾਗੁ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੭

Sri Raag Guru Amar Das

ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥

Poorai Sabadh Salaaheeai Jis Dhaa Anth N Paaraavaar ||9||

So praise God through the Perfect Word of His Shabad; He has no end or limitation. ||9||

ਸਿਰੀਰਾਗੁ (ਮਃ ੩) ਅਸਟ (੨੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੮

Sri Raag Guru Amar Das

ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥

Giaaneeaa Kaa Dhhan Naam Hai Sehaj Karehi Vaapaar ||

Those who are wise take the Naam as their wealth; with intuitive ease, they trade with Him.

ਸਿਰੀਰਾਗੁ (ਮਃ ੩) ਅਸਟ (੨੩) ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੮

Sri Raag Guru Amar Das

ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰੁ ॥

Anadhin Laahaa Har Naam Lain Akhutt Bharae Bhanddaar ||

Night and day, they receive the Profit of the Lord's Name, which is an inexhaustible and over-flowing treasure.

ਸਿਰੀਰਾਗੁ (ਮਃ ੩) ਅਸਟ (੨੩) ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੯

Sri Raag Guru Amar Das

ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥

Naanak Thott N Aavee Dheeeae Dhaevanehaar ||10||6||23||

O Nanak, when the Great Giver gives, nothing at all is lacking. ||10||6||23||

ਸਿਰੀਰਾਗੁ (ਮਃ ੩) ਅਸਟ (੨੩) ੧੦:੩ - ਗੁਰੂ ਗ੍ਰੰਥ ਸਾਹਿਬ: ਅੰਗ ੬੮ ਪੰ. ੧੯

Sri Raag Guru Amar Das